

Sri Guru Granth Sahib

Displaying 498 of

ਆਠ ਪਹਰ ਹਰਿ ਕੇ ਗੁਨ ਗਾਵੈ ਭਗਤਿ ਪ੍ਰੇਮ ਰਸਿ ਮਾਤਾ ॥

Aath Pehar Har Kae Gun Gaavai Bhagath Praem Ras Maathaa ||

Twenty-four hours a day, he sings the Glorious Praises of the Lord, absorbed in loving devotional worship.

ਗੁਜਰੀ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੧

Raag Goojree Guru Arjan Dev

ਹਰਖ ਸੋਗ ਦੁਹੁ ਮਾਹਿ ਨਿਰਾਲਾ ਕਰਣੈਹਾਰੁ ਪਛਾਤਾ ॥੨॥

Harakh Sog Dhuhu Maahi Niraalaa Karanaihaar Pashhaathaa ||2||

He remains unaffected by both fortune and misfortune, and he recognizes the Creator Lord. ||2||

ਗੁਜਰੀ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੧

Raag Goojree Guru Arjan Dev

ਜਿਸ ਕਾ ਸਾ ਤਿਨ ਹੀ ਰਖਿ ਲੀਆ ਸਗਲ ਜੁਗਤਿ ਬਣਿ ਆਈ ॥

Jis Kaa Saa Thin Hee Rakh Leeaa Sagal Jugath Ban Aaee ||

The Lord saves those who belong to Him, and all pathways are opened to them.

ਗੁਜਰੀ (ਮਃ ੫) (੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੨

Raag Goojree Guru Arjan Dev

ਕਹੁ ਨਾਨਕ ਪ੍ਰਭ ਪੁਰਖ ਦਇਆਲਾ ਕੀਮਤਿ ਕਹਣੁ ਨ ਜਾਈ ॥੩॥੧॥੯॥

Kahu Naanak Prabh Purakh Dhaeiaalaa Keemath Kehan N Jaaee ||3||1||9||

Says Nanak, the value of the Merciful Lord God cannot be described. ||3||1||9||

ਗੁਜਰੀ (ਮਃ ੫) (੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੨

Raag Goojree Guru Arjan Dev

ਗੁਜਰੀ ਮਹਲਾ ੫ ਦੁਪਦੇ ਘਰੁ ੨

Goojaree Mehalaa 5 Dhupadhae Ghar 2

Goojaree, Fifth Mehl, Du-Padas, Second House:

ਗੁਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੯੮

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਗੁਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੯੮

ਪਤਿਤ ਪਵਿਤ੍ਰ ਲੀਏ ਕਰਿ ਅਪੁਨੇ ਸਗਲ ਕਰਤ ਨਮਸਕਾਰੋ ॥

Pathith Pavithr Lееее Kar Apunae Sagal Karath Namasakaaro ॥

The Lord has sanctified the sinners and made them His own; all bow in reverence to Him.

ਗੁਜਰੀ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੮ ਪੰ. ੫

Raag Goojree Guru Arjan Dev

ਬਰਨੁ ਜਾਤਿ ਕੋਊ ਪੂਛੈ ਨਾਹੀ ਬਾਛਹਿ ਚਰਨ ਰਵਾਰੋ ॥੧॥

Baran Jaath Kooo Pooshhai Naahee Baashhehi Charan Ravaaro ॥1॥

No one asks about their ancestry and social status; instead, they yearn for the dust of their feet. ॥1॥

ਗੁਜਰੀ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੮ ਪੰ. ੫

Raag Goojree Guru Arjan Dev

ਠਾਕੁਰ ਐਸੋ ਨਾਮੁ ਤੁਮਾਰੋ ॥

Thaakur Aiso Naam Thumhaaro ॥

O Lord Master, such is Your Name.

ਗੁਜਰੀ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੮ ਪੰ. ੬

Raag Goojree Guru Arjan Dev

ਸਗਲ ਸ੍ਰਿਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ ॥੧॥ ਰਹਾਉ ॥

Sagal Srisatt Ko Dhhanee Keheejai Jan Ko Ang Niraaro ॥1॥ Rehaao ॥

You are called the Lord of all creation; You give Your unique support to Your servant. ॥1॥Pause॥

ਗੁਜਰੀ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੮ ਪੰ. ੬

Raag Goojree Guru Arjan Dev

ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ ॥

Saadhhasang Naanak Budhh Paaee Har Keerathan Aadhhaaro ॥

In the Saadh Sangat, the Company of the Holy, Nanak has obtained understanding; singing the Kirtan of the Lord's Praises is his only support.

ਗੁਜਰੀ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੮ ਪੰ. ੭

Raag Goojree Guru Arjan Dev

ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ ॥੨॥੧॥੧੦॥

Naamadhaeo Thri Lochan Kabeer Dhaasaro Mukath Bhaeiou Chanmiaaro ॥2॥1॥10॥

The Lord's servants, Naam Dayv, Trilochan, Kabeer and Ravi Daas the shoe-maker have been liberated. ॥2॥1॥10॥

ਗੁਜਰੀ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੮ ਪੰ. ੭

Raag Goojree Guru Arjan Dev

ਗੁਜਰੀ ਮਹਲਾ ੫ ॥

Goojaree Mehalaa 5 ||

Goojaree, Fifth Mehl:

ਗੁਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੯੮

ਹੈ ਨਾਹੀ ਕੋਊ ਬੁਝਨਹਾਰੋ ਜਾਨੈ ਕਵਨੁ ਭਤਾ ॥

Hai Naahee Kooo Boojhanehaaro Jaanai Kavan Bhathaa ||

No one understands the Lord; who can understand His plans?

ਗੁਜਰੀ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੮

Raag Goojree Guru Arjan Dev

ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ ॥੧॥

Siv Biranch Ar Sagal Mon Jan Gehi N Sakaahi Gathaa ||1||

Shiva, Brahma and all the silent sages cannot understand the state of the Lord. ||1||

ਗੁਜਰੀ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੮

Raag Goojree Guru Arjan Dev

ਪ੍ਰਭ ਕੀ ਅਗਮ ਅਗਾਧਿ ਕਥਾ ॥

Prabh Kee Agam Agaadh Kathaa ||

God's sermon is profound and unfathomable.

ਗੁਜਰੀ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੯

Raag Goojree Guru Arjan Dev

ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ ਕਥਨ ਰਹਤਾ ॥੧॥ ਰਹਾਉ ॥

Suneeai Avar Avar Bidhh Bujheeai Bakan Kathan Rehathaa ||1|| Rehaao ||

He is heard to be one thing, but He is understood to be something else again; He is beyond description and explanation. ||1||Pause||

ਗੁਜਰੀ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੯

Raag Goojree Guru Arjan Dev

ਆਪੇ ਭਗਤਾ ਆਪਿ ਸੁਆਮੀ ਆਪਨ ਸੰਗਿ ਰਤਾ ॥

Aapae Bhagathaa Aap Suaamee Aapan Sang Rathaa ||

He Himself is the devotee, and He Himself is the Lord and Master; He is imbued with Himself.

ਗੁਜਰੀ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੧੦

Raag Goojree Guru Arjan Dev

ਨਾਨਕ ਕੋ ਪ੍ਰਭੁ ਪੂਰਿ ਰਹਿਓ ਹੈ ਪੇਖਿਓ ਜਤ੍ਰ ਕਤਾ ॥੨॥੨॥੧੧॥

Naanak Ko Prabh Poor Rehiou Hai Paekhiou Jathr Kathaa ||2||2||11||

Nanak's God is pervading and permeating everywhere; wherever he looks, He is there. ||2||2||11||

ਗੁਜਰੀ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੧੦

Raag Goojree Guru Arjan Dev

ਗੂਜਰੀ ਮਹਲਾ ੫ ॥

Goojaree Mehalaa 5 ॥

Goojaree, Fifth Mehl:

ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੯੮

ਮਤਾ ਮਸੂਰਤਿ ਅਵਰ ਸਿਆਨਪ ਜਨ ਕਉ ਕਛੂ ਨ ਆਇਓ ॥

Mathaa Masoorath Avar Siaanap Jan Ko Kashhoo N Aaeiou ॥

The humble servant of the Lord has no plans, politics or other clever tricks.

ਗੂਜਰੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੧੧

Raag Goojree Guru Arjan Dev

ਜਹ ਜਹ ਅਉਸਰੁ ਆਇ ਬਨਿਓ ਹੈ ਤਹਾ ਤਹਾ ਹਰਿ ਧਿਆਇਓ ॥੧॥

Jeh Jeh Aousar Aae Baniou Hai Thehaa Thehaa Har Dhiaaeiou ॥1॥

Whenever the occasion arises, there, he meditates on the Lord. ॥1॥

ਗੂਜਰੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੧੨

Raag Goojree Guru Arjan Dev

ਪ੍ਰਭ ਕੋ ਭਗਤਿ ਵਛਲੁ ਬਿਰਦਾਇਓ ॥

Prabh Ko Bhagath Vashhal Biradhaaeiou ॥

It is the very nature of God to love His devotees;

ਗੂਜਰੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੧੨

Raag Goojree Guru Arjan Dev

ਕਰੇ ਪ੍ਰਤਿਪਾਲ ਬਾਰਿਕ ਕੀ ਨਿਆਈ ਜਨ ਕਉ ਲਾਡ ਲਡਾਇਓ ॥੧॥ ਰਹਾਉ ॥

Karae Prathipaal Baarik Kee Niaaee Jan Ko Laadd Laddaeiou ॥1॥ Rehaao ॥

He cherishes His servant, and caresses him as His own child. ॥1॥Pause॥

ਗੂਜਰੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੧੩

Raag Goojree Guru Arjan Dev

ਜਪ ਤਪ ਸੰਜਮ ਕਰਮ ਧਰਮ ਹਰਿ ਕੀਰਤਨੁ ਜਨਿ ਗਾਇਓ ॥

Jap Thap Sanjam Karam Dharam Har Keerathan Jan Gaeiou ॥

The Lord's servant sings the Kirtan of His Praises as his worship, deep meditation, self-discipline and religious observances.

ਗੂਜਰੀ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੧੩

Raag Goojree Guru Arjan Dev

ਸਰਨਿ ਪਰਿਓ ਨਾਨਕ ਠਾਕੁਰ ਕੀ ਅਭੈ ਦਾਨੁ ਸੁਖੁ ਪਾਇਓ ॥੨॥੩॥੧੨॥

Saran Pariou Naanak Thaakur Kee Abhai Dhaan Sukh Paeiou ॥2॥3॥12॥

Nanak has entered the Sanctuary of his Lord and Master, and has received the blessings of fearlessness and peace. ॥2॥3॥12॥

ਗੁਜਰੀ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੧੪

Raag Goojree Guru Arjan Dev

ਗੁਜਰੀ ਮਹਲਾ ੫ ॥

Goojaree Mehalaa 5 ॥

Goojaree, Fifth Mehl:

ਗੁਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੯੮

ਦਿਨੁ ਰਾਤੀ ਆਰਾਧਹੁ ਪਿਆਰੋ ਨਿਮਖ ਨ ਕੀਜੈ ਢੀਲਾ ॥

Dhin Raathee Aaraadhahu Piaro Nimakh N Keejai Dteelaa ॥

Worship the Lord in adoration, day and night, O my dear - do not delay for a moment.

ਗੁਜਰੀ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੧੫

Raag Goojree Guru Arjan Dev

ਸੰਤ ਸੇਵਾ ਕਰਿ ਭਾਵਨੀ ਲਾਈਐ ਤਿਆਗਿ ਮਾਨੁ ਹਾਠੀਲਾ ॥੧॥

Santh Saevaa Kar Bhaavane Laaeai Thiaag Maan Haatheelaa ॥1॥

Serve the Saints with loving faith, and set aside your pride and stubbornness. ॥1॥

ਗੁਜਰੀ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੧੫

Raag Goojree Guru Arjan Dev

ਮੋਹਨੁ ਪ੍ਰਾਨ ਮਾਨ ਰਾਗੀਲਾ ॥

Mohan Praan Maan Raageelaa ॥

The fascinating, playful Lord is my very breath of life and honor.

ਗੁਜਰੀ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੧੬

Raag Goojree Guru Arjan Dev

ਬਾਸਿ ਰਹਿਓ ਹੀਅਰੇ ਕੈ ਸੰਗੇ ਪੇਖਿ ਮੋਹਿਓ ਮਨੁ ਲੀਲਾ ॥੧॥ ਰਹਾਉ ॥

Baas Rehiou Heearae Kai Sangae Paekh Mohiou Man Leelaa ॥1॥ Rehaao ॥

He abides in my heart; beholding His playful games, my mind is fascinated. ॥1॥Pause॥

ਗੁਜਰੀ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੧੬

Raag Goojree Guru Arjan Dev

ਜਿਸੁ ਸਿਮਰਤ ਮਨਿ ਹੋਤ ਅਨੰਦਾ ਉਤਰੈ ਮਨਹੁ ਜੰਗੀਲਾ ॥

Jis Simarath Man Hoth Anandhaa Outharai Manahu Jangeelaa ॥

Remembering Him, my mind is in bliss, and the rust of my mind is removed.

ਗੁਜਰੀ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੧੭

Raag Goojree Guru Arjan Dev

ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ ॥੨॥੪॥੧੩॥

Milabae Kee Mehimaa Baran N Saako Naanak Parai Pareelaa ॥2॥4॥13॥

The great honor of meeting the Lord cannot be described; O Nanak, it is infinite, beyond measure.

||2||4||13||

ਗੁਜਰੀ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੧੮

Raag Goojree Guru Arjan Dev

ਗੁਜਰੀ ਮਹਲਾ ੫ ॥

Goojaree Mehalaa 5 ॥

Goojaree, Fifth Mehl:

ਗੁਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੯੮

ਮੁਨਿ ਜੋਗੀ ਸਾਸਤ੍ਰਾਗਿ ਕਹਾਵਤ ਸਭ ਕੀਨੇ ਬਸਿ ਅਪਨਹੀ ॥

Mun Jogee Saasathrag Kehaavath Sabh Keenhae Bas Apanehee ॥

They call themselves silent sages, Yogis and scholars of the Shaastras, but Maya has has them all under her control.

ਗੁਜਰੀ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੧੯

Raag Goojree Guru Arjan Dev

ਤੀਨਿ ਦੇਵ ਅਰੁ ਕੋੜਿ ਤੇਤੀਸਾ ਤਿਨ ਕੀ ਹੈਰਤਿ ਕਛੁ ਨ ਰਹੀ ॥੧॥

Theen Dhaev Ar Korr Thaetheesaa Thin Kee Hairath Kashh N Rehee ॥1॥

The three gods, and the 330,000,000 demi-gods, were astonished. ॥1॥

ਗੁਜਰੀ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੯੮ ਪੰ. ੧੯

Raag Goojree Guru Arjan Dev